

Ref.No.IKGPTU/YA/532

Dated:17/09/2025

ਪ੍ਰਿੰਸੀਪਲ/ਡਾਇਰੈਕਟਰ

ਆਈ.ਕੇ.ਗੁਜਰਾਲ ਪੀ.ਟੀ.ਯੂ. ਤੋਂ ਮਾਨਤਾ ਪ੍ਰਾਪਤ ਸੰਸਥਾਵਾਂ/ਕਾਲਜ

ਵਿਸ਼ਾ: Inter-Zonal Youth Festival 2025 ਨੂੰ ਕਰਵਾਉਣ ਲਈ ਸਹਿਮਤੀ ਭੇਜਣ ਸਬੰਧੀ।

ਸ਼੍ਰੀਮਾਨ/ਸ਼੍ਰੀਮਤੀ ਜੀ,

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਯੁਵਾ ਮਾਮਲੇ ਵਿਭਾਗ ਦੁਆਰਾ ਹੇਠ ਲਿਖੇ ਅਨੁਸਾਰ ਵੱਖ-ਵੱਖ ਕਾਲਜਾਂ ਵਿੱਚ ਯੁਵਾ ਮੇਲੇ ਕਰਵਾਏ ਜਾ ਰਹੇ ਹਨ।

Zone	Venue
South Zone	Doaba Business School, kharar, Mohali
Central Zone	GTBIMT, Dakha, Ludhiana
North Zone	CTIEMT, Shahpur, Jalandhar

ਉਕਤ ਜੇਨਾਂ ਵਿੱਚੋਂ ਜਿੱਤਣ ਵਾਲੀਆਂ ਪਹਿਲੀਆਂ ਤਿੰਨ ਟੀਮਾਂ Inter-Zonal Youth Festival ਵਿੱਚ ਭਾਗ ਲੈਣ ਦੇ ਯੋਗ ਹਨ। ਉਕਤ ਅਨੁਸਾਰ Inter-Zonal Youth Festival ਨੂੰ ਆਪਣੇ ਕਾਲਜ ਵਿੱਚ ਕਰਵਾਉਣ ਲਈ ਯੂਨੀਵਰਸਿਟੀ ਦੇ ਯੁਵਾ ਮਾਮਲੇ ਵਿਭਾਗ ਦੀ E-mail Id [cultural@ptu.ac.in](mailto:cultural@ptu.ac.in) ਤੇ ਨਾਲ ਨੱਥੀ performa ਭਰਕੇ ਆਪਣੀ ਸਹਿਮਤੀ ਪੱਤਰ ਮਿਤੀ 25/09/2025 ਤੱਕ ਭੇਜੀ ਜਾਵੇ ਜੀ।

ਹੋਰ ਵਧੇਰੇ ਜਾਣਕਾਰੀ ਲਈ ਸੁਰਿੰਦਰ ਸਿੰਘ ਸੀਨੀਅਰ ਸਹਾਇਕ 9316859316 ਤੇ ਸੰਪਰਕ ਕੀਤਾ ਜਾਵੇ ਜੀ।

ਧੰਨਵਾਦ ਸਹਿਤ,



ਸਹਾਇਕ ਨਿਰਦੇਸ਼ਕ (ਯੁਵਾ ਮਾਮਲੇ)

CC:

1. Dean Student Welfare for information
2. Controller of Examination IKGPTU with request to upload in College Login id.
3. Deputy Registrar ITS for update on University Website.
4. File

*"Propelling Punjab to a Prosperous Knowledge Society"*

I K Gujral Punjab Technical University Jalandhar

Jalandhar- Kapurthala Highway, Kapurthala – 144603 Tele.01822282571

Website:[www.ptu.ac.in](http://www.ptu.ac.in)

E-mail :[cultural@ptu.ac.in](mailto:cultural@ptu.ac.in)

# I.K.GUJRAL PUNJAB TECHNICAL UNIVERSITY

## Department of Youth Affairs

### Consent for Hosting Inter-Zonal Youth Festival for the Session 2025-26

1. Name of the College/Institute .....
2. Consent for INTER ZONAL .....
3. Name of Principal/Director  
Phone No& E-mail Id: .....
4. Name of Cultural Coordinator  
Phone No &E-mail Id: .....
5. Detail of Venues(with Approx.  
Capacity) -----
  - a) No. of Auditorium -----(with Approx. Capacity)-----
  - b) No. of Amphitheatre/Open  
Air Theatre -----(with Approx. Capacity)-----
  - c) No. of Conference Hall -----(with Approx. Capacity)-----
  - d) No. of Big Halls -----(with Approx. Capacity)-----
  - e) No. of Open Stage -----(with Approx. Capacity)-----
6. Details of Accommodation for  
Students &Officials (M/F)
  - a) Male Students -----(with Approx. Accommodation)-----
  - b) Female Students -----(with Approx. Accommodation)-----
  - c) Male Officials -----(with Approx. Accommodation)-----
  - d) Female Officials -----(with Approx. Accommodation)-----
  - e) Guest/Judges(M/F) -----(with Approx. Accommodation)-----
7. Description of Food arrangements  
for participating teams & officials .....
8. Details of the Local Transport for  
Teams/Officials/Judges .....
9. Arrangements for  
Lights/Sound/Stage/Computer/Power  
Backup/Projector/Generator .....
10. Security Arrangements .....
11. Please mentions of mass media  
for giving wider publicity  
regarding Youth Festival .....
12. Sponsorship -----
13. Any other information .....

**Signature of Cultural Coordinator**

**Signature of  
Principal/Director  
(With Stamp)**

## **Undertaking:**

1. Utilization Certificate after audit will be sent to the Department of Youth Affairs within one month from the completion of Youth Festival for adjustment of Grant.
2. All details regarding Participation/Results (Event-Wise)/File/any other documents related to the Youth Festival will be sent through mail and hard copy within one month from the completion of Youth Festival.
3. Medals/Trophies left undistributed after the prize distribution ceremony will be handed over to the Department of Youth Affairs within a week from the completion of Youth Festival.

**We undertake and assure that the above said undertakings will be met within the specified time limit.**

**Signature of Cultural Coordinator**

**Signature of  
Principal/Director  
(With Stamp)**